

ਖੁਦਾ ਦੀ ਸਰਬਵਿਆਖਤਾ:

ਸਾਹ ਵਿਚ ਸਾਡਾ ਖੁਦਾ ‘‘ਉੱਥੇ’’ ਨਹੀਂ ਹੈ

ਖੁਦਾ ਨੂੰ ‘‘ਸਰਬ ਵਿਆਪਕ’’ ਆਖਿਆ ਜਾਂਦਾ ਹੈ। ਇਸ ਤੋਂ ਭਾਵ ਇਹ ਹੈ ਕਿ ਉਹ ਇੱਕੋ ਵੇਲੇ ਹਰ ਥਾਂ ਹੈ, ਜਾਂ ਹਰ ਵਕਤ ਹਰ ਥਾਂ ਹੈ। ਬਾਈਬਲ ਵੀ ਇਹੀ ਗਵਾਹੀ ਦਿੰਦੀ ਹੈ (ਯਿਰਮਿਯਾਹ 23:23, 24)। ਇਹ ਕਿਵੇਂ ਹੋ ਸਕਦਾ ਹੈ? ਉਸ ਵਿਚ ਕਿਹੜੀ ਅਜਿਹੀ ਗੱਲ ਹੈ? ਜਦ ਅਸੀਂ ਕਹਿੰਦੇ ਹਾਂ ਕਿ ਖੁਦਾ ਹਰ ਥਾਂ ਹੈ, ਤਾਂ ਇਹਦਾ ਮਤਲਬ ਹੈ ਕਿ ਅਸੀਂ ਦੁਨੀਆਂ ਦੀ ਕਿਸੇ ਵੀ ਨੁੱਕਰ ਵਿਚ ਚਲੇ ਜਾਈਏ, ਲੁਕਣ ਲਈ ‘‘ਖਾਲੀ ਥਾਂ’’ ਕਿਤੇ ਨਹੀਂ ਮਿਲੇਗਾ, ਕਿਉਂਕਿ ਉੱਥੇ ਵੀ ਖੁਦਾ ਹੈ।

ਇਸ ਦਾ ਚੰਕ

ਸੰਸਾਰ ਬਹੁਤ ਹੀ ਵਿਸ਼ਾਲ ਹੈ। ਅਸੀਂ ਆਪਣੇ ਦਿਮਾਗ ਨੂੰ ਇੰਨਾ ਵਿਸ਼ਾਲ ਨਹੀਂ ਕਰ ਸਕਦੇ ਕਿ ਉਹ ਦੁਨੀਆਂ ਦੀਆਂ ਹੱਦਾਂ ਤਕ ਪਹੁੰਚ ਸਕੇ। ਸਾਡਾ ਸੂਰਜ ਮੰਡਲ ਬੇਹੱਦ ਵੱਡਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦ ਖਗੋਲ ਵਿਗਿਆਨੀ ਨੀਲ ਆਮਸਟ੍ਰਾਂਗ ਅਤੇ ‘‘ਭੌਰਾ’’ ਐਲਡਰੀਨ ਚੰਨ ’ਤੇ ਉੱਛਲ-ਕੁੱਦ ਕਰ ਰਹੇ ਸਨ ਤਾਂ ਧਰਤੀ ਤੋਂ ਕਰੀਬ ਦਸ ਕਰੋੜ ਲੋਕ ਕਿੰਨੇ ਆਨੰਦ ਅਤੇ ਹੈਰਾਨੀ ਉਨ੍ਹਾਂ ਨੂੰ ਵੇਖ ਰਹੇ ਸਨ! ਹੁਣ ਆਦਮੀ ਦੇ ਕਦਮ ਚੰਦ ਤੇ ਪੈ ਚੁੱਕੇ ਹਨ। ਖਰੋਲੀ ਜ਼ਬਾਨ ਵਿਚ ਆਖੀਏ ਤਾਂ ਚੰਦ ਧਰਤੀ ਤੋਂ 2, 50, 000 ਮੀਲ ਦੂਰ ਹੈ, ਪਰ ਫਿਰ ਵੀ ਇਵੇਂ ਲਗਦਾ ਹੈ ਜਿਵੇਂ ਸਾਡੇ ਘਰ ਦੀ ਪਿਛਲੀ ਡਿਓੜੀ ਵਿਚ ਹੋਵੇ।

ਹੁਣ ਪਿਛਲੀ ਡਿਓੜੀ ਚੌਂ ਬਾਹਰ ਨਿੱਕਲ ਕੇ ਵਿਹੜੇ ਅਤੇ ਨੇੜੇ-ਤੇੜੇ ਵੇਖੀਏ। ਸਾਨੂੰ ਅਸਮਾਨ ਵਿਚ ਸੂਰਜ ਨਜ਼ਰ ਆਉਂਦਾ ਹੈ। ਆਲੇ-ਦੁਆਲੇ ਅੱਠ ਹੋਰ ਗ੍ਰਾਹਿ ਪ੍ਰੰਮ ਰਹੇ ਹਨ। ਸਭ ਤੋਂ ਨੇੜਲਾ ਮਰਕਰੀ ਅਰਥਾਤ ਬੁੱਧ ਗ੍ਰਾਹਿ ਸੂਰਜ ਤੋਂ 36 ਕਰੋੜ ਮੀਲ ਦੂਰ ਹੈ; ਸਭ ਤੋਂ ਦੂਰ ਵਾਲਾ ਗ੍ਰਾਹਿ ਪਲੂਟੋ ਕਰੀਬ 37 ਕਰੋੜ ਮੀਲ ਦੂਰ ਹੈ। ਪਲੂਟੋ ਨੂੰ ਸੂਰਜ ਦਾ ਚੱਕਰ ਕੱਢਣ ਲਈ ਲਗਭਗ 247 ਸਾਲ ਲਗਦੇ ਹਨ। ਇਸ ਲੇਖ ਦੇ ਲਿਖਣ ਤਕ, ਖਰੋਲ ਵਿਗਿਆਨੀਆਂ ਨੇ ਪਤਾ ਲਾ ਲਿਆ ਸੀ ਕਿ ਪਲੂਟੋ ਤੋਂ ਅੱਗੇ ਵੀ ਇਕ ਗ੍ਰਾਹਿ ਹੈ। ਸਾਡੇ ਪਿਛਲੇ ਵਿਹੜੇ ਲਈ ਇੰਨਾ ਕੁਝ ਹੈ।

ਆਉ ਵਾੜ ਵੱਲ ਜਾ ਕੇ ਇੱਧਰ-ਉੱਧਰ ਅਤੇ ਉੱਪਰ ਵੱਲ ਝਾਤੀ ਮਾਰੀਏ। ਜਿਸ ਰਾਤ ਅਸਮਾਨ ਸਾਫ਼ ਹੋਵੇ ਉਸ ਰਾਤ ਅਸੀਂ ਅਕਾਸ਼-ਗੰਗਾ ਭਾਵ ਗਲੈਕਸੀ ਨੂੰ ਵੇਖ ਸਕਦੇ ਹਾਂ ਜਿਸ ਨਾਲ ਸਾਡੇ ਸੂਰਜ ਅਤੇ ਗ੍ਰਾਹਿਆਂ ਦਾ ਸਬੰਧ ਹੈ। ਖਰੋਲ ਵਿਗਿਆਨ ਵਿਚ ਮਿਲਟਨ ਹਿਯੂਮਸਨ ਅਤੇ ਐਡਵਿਨ ਹੱਬਲ ਦੀ ਖੋਜ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਸਾਡੀ ਅਕਾਸ਼-ਗੰਗਾ 1, 00, 000 ਪ੍ਰਕਾਸ਼ ਵਰਿਊਆਂ ਤਕ ਫੈਲੀ ਹੋਈ ਹੈ। ਹੱਬਲ ਨੇ ਇਹ ਵੀ ਧਿਆਨ ਦੁਆਇਆ ਹੈ ਕਿ ਕਈ ‘‘ਨੇੜਲੀਆਂ’’ ਅਕਾਸ਼-ਗੰਗਾਵਾਂ 10 ਤੋਂ 70 ਲੱਖ ਸਾਲ ਦੂਰ ਹਨ।¹ ਇਸ ਤੋਂ ਇਲਾਵਾ, ਮੌਜੂਦਾ ਨਿਰੀਖਣ ਤੋਂ ਪਤਾ ਲਗ ਸਕਦਾ ਹੈ ਕਿ ਇਹ ਗਲੈਕਸੀਆਂ (spirals) ਅਸਲ 'ਚ ‘‘ਟਾਪੂ’’ ਗਲੈਕਸੀਆਂ ਹਨ, ਜੋ ਪੂਰੀ ਦੁਨੀਆਂ ਵਿਚ ਫੈਲੀਆਂ ਹੋਈਆਂ ਹਨ।²

ਅਸੀਂ ਸ਼ਾਇਦ ਜ਼ਿਆਦਾ ਹੀ ਢੂਰ ਚਲੇ ਗਏ ਹਾਂ। ਦੁਨੀਆ ਦੀ ਅਸਲੀ ਤਸਵੀਰ ਦਿਮਾਗ ਨੂੰ ਚਕਰਾ ਦੇਣ ਵਾਲੀ ਹੈ। ਇਹ ਬੜੇ ਹੀ ਕਾਲਪਨਿਕ ਢੰਗ ਨਾਲ ਫੈਲੀ ਹੋਈ ਹੈ। ਦੁਨੀਆਂ ਦੀ ਵਿਸ਼ਾਲਤਾ ਦਾ ਸੰਖੇਪ ਇਸਦੇ ਮਾਪ ਤੋਂ ਹੀ ਮਿਲ ਜਾਂਦਾ ਹੈ। ਛਾਸਲੇ ਨੂੰ ਮੀਲਾਂ ਵਿਚ ਮਿਣਨਾ ਬੜਾ ਹੀ ਬਕਾ ਦੇਣ ਵਾਲਾ ਅਤੇ ਨਾਕਾਫ਼ੀ ਅਭਿਆਸ ਹੈ। ਇਸ ਛਾਸਲੇ ਨੂੰ ਮਿਣਨ ਲਈ ਪ੍ਰਕਾਸ਼ ਵਰ੍ਹੇ ਦੀ ਵਰਤੋਂ ਕੀਤੀ ਜਾਂਦੀ ਹੈ।

ਖੁਦਾ ਦੇ ਸੁਭਾਅ ਬਾਰੇ ਸਾਡੇ ਅਧਿਐਨ ਲਈ ਇਨ੍ਹਾਂ ਗੱਲਾਂ ਦੀ ਬੇਹੱਦ ਅਹਿਮੀਅਤ ਹੈ। ‘‘ਪ੍ਰਕਾਸ਼ ਵਰ੍ਹਾ’’ ਛਾਸਲੇ ਨੂੰ ਦੱਸਣ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਸ ਲਈ ਖੁਦਾ ਨੂੰ ਸਮਝਣ ਲਈ ਸਾਡੇ ਵਿਚਾਰ ਬੜੇ ਹੀ ਫੈਸਲਾਕੰਨ ਹਨ। ਸਮਾਂ ਆਪਣੇ ਸੁਭਾਅ ਦੇ ਕਾਰਣ ਸੁਰੂ ਅਤੇ ਅਖੀਰ ਦੀਆਂ ਹੱਦਾਂ ਵਿਚ ਬੱਥਾ ਹੋਇਆ ਹੈ। ਜੇ ਇਵੇਂ ਨਾ ਹੁੰਦਾ ਤਾਂ ਇਸ ਨੂੰ ਸਮਾਂ ਨਾ ਆਖ ਕੇ ਅਨਾਦੀਕਾਲ ਕਿਹਾ ਜਾਂਦਾ। ‘‘ਸਰਬ ਵਿਆਪਕਤਾ’’ ਹਰ ਸਮੇਂ, ਹਰ ਥਾਂ ਖੁਦਾ ਦੇ ਹੋਣ ਦਾ ਸੰਕੇਤ ਦਿੰਦੀ ਹੈ। ਖੁਦਾ ਲਈ ਇੱਕੋ ਸਮੇਂ ਹਰ ਥਾਂ ਹੋਣਾ ਮੁਮਕਿਨ ਹੈ ਕਿਉਂਕਿ ਸੰਖੇਪ ਵਿਚ ‘‘ਖੁਦਾ ਆਤਮਾ’’ ਹੈ (ਯੂਹੰਨਾ 4:24)। ਇਸ ਲਈ ਸਾਰ (ਬੁਨਿਆਦੀ ਵਜੂਦ) ਵਿਚ, ਖੁਦਾ ਹਰ ਵਕਤ ਹਰ ਥਾਂ ਹੈ। ਉਹ ਉਸ ਥਾਂ ਜਾਣ ਦਾ ‘‘ਫੈਸਲਾ’’ ਨਹੀਂ ਲੈਂਦਾ ਜਿੱਥੇ ਉਹ ਨਹੀਂ ਹੈ ਕਿਉਂਕਿ ਉਹ ਪਹਿਲਾਂ ਤੋਂ ਹੀ ਉੱਥੇ ਹੈ! ਬਾਈਬਲ ਨੇ ਦੋਹਾਂ ਨੇਮਾਂ ਵਿਚ ਬਾਰ-ਬਾਰ ਇਸ ਗੱਲ ਨੂੰ ਦੁਹਰਾਇਆ ਗਿਆ ਹੈ (ਜ਼ਬੂਰ 2:4; 3:4; ਰਸੂਲਾਂ ਦੇ ਕੰਮ 7:49; 17:28)।

ਇਸਦੇ ਮਰਸਦ

ਖੁਦਾ ਦੀ ਸਰਬਵਿਆਕਤਾ ਦੀ ਧਾਰਣਾ ਦੇ ਕਈ ਮਕਸਦ ਹਨ। ‘‘ਸਰਬ’’ ਤੋਂ ਭਾਵ ਹੈ ਬਿਨਾ ਰੁਕਾਵਟ ਦੇ ਸੰਸਾਰ ਵਿਆਪਿ। ‘‘ਸਰਬ ਵਿਆਪਕ’’ ਦੀ ਪਰਿਭਾਸ਼ਾ ‘‘ਹਰ ਸਮੇਂ ਹਰ ਥਾਂ ਹੋਣਾ’’ ਦੇ ਰੂਪ ਵਿਚ ਕੀਤੀ ਜਾਂਦੀ ਹੈ। ਖੁਦਾ ਸਰਬ ਵਿਆਪਕ ਹੈ, ਭਾਵ ਉਹ ਹਰ ਸਮੇਂ ਹਰ ਥਾਂ ਹੈ। ਇਸ ਲਈ ਸਾਡੇ ਲਈ ਇਸ ਦਾ ਅਰਥ ਹੈ ਕਿ ਉਸਦੇ ਵਜੂਦ ਤੋਂ ਨਾ ਤਾਂ ਸਮਾਂ ਅਤੇ ਨਾ ਹੀ ਕੋਈ ਥਾਂ ਬਚ ਸਕਦਾ ਹੈ। ਦੂਜੇ ਸ਼ਬਦਾਂ ਵਿਚ ਖੁਦਾ ਤੇ ਸਮੇਂ ਜਾਂ ਥਾਂ ਦੀ ਕੋਈ ਬੰਦਿਸ਼ ਨਹੀਂ ਹੈ (2 ਪਤਰਸ 3:8; ਜ਼ਬੂਰ 139:7-10)। ਅਸੀਂ ਸ਼ਾਇਦ ਸਮੇਂ ਦੀ ਸਭ ਤੋਂ ਵੱਡੀ ਮਿਸਾਲ ਨੂੰ ਹੀ ਇਤਿਹਾਸ ਆਖਦੇ ਹਾਂ। ਇਤਿਹਾਸ ਵਿਚ ‘‘ਸਮਾਂ ਅੱਗੇ ਵੱਧਦਾ ਜਾਂਦਾ ਹੈ।’’ ਅਕਸਰ ਅਸੀਂ ਆਖਦੇ ਹਾਂ ਕਿ ‘‘ਇਹ ਇਕ ਦੇ ਬਾਅਦ ਦੂਜੀ ਗੱਲ ਹੈ।’’ ਸਾਡੇ ਲਈ ਘਟਨਾਵਾਂ ਦੀ ਤਰਤੀਬ ਦੀ ਬੜੀ ਅਹਿਮੀਅਤ ਹੈ, ਕਿਉਂਕਿ ਇਸ 'ਤੇ ਧਰਤੀ ਦੀਆਂ ਹੱਦਾਂ ਵਿਚ ਬੱਝੇ ਹੋਏ ਜੀਵ ਹਨ।

ਸਾਡੇ ਲਈ ਥਾਂ ਦੀ ਵੀ ਬੜੀ ਅਹਿਮੀਅਤ ਹੈ, ਕਿਉਂਕਿ ਅਸੀਂ ਅਸੀਂਮਿਤ ਨਹੀਂ ਬਲਕਿ ਸੀਮਿਤ ਹਾਂ। ਇੱਥੇ ਰਹਿੰਦਿਆਂ ਅਸੀਂ ਸਮੇਂ ਅਤੇ ਸਥਾਨ ਦੇ ਬੰਧਨ ਵਿਚ ਬੱਝੇ ਹੋਏ ਹਾਂ। ਸਾਡੇ ਵਿੱਚੋਂ ਹਰ ਕੋਈ ਭੁਗੋਲ ਦੇ ਪੰਨੇ ਦਾ ਇਕ ਬਿੰਦੂ ਹੈ। ਅਸੀਂ ‘‘ਇੱਥੇ’’ ਹੀ ਹੁੰਦੇ ਹੋਏ ‘‘ਉੱਥੇ’’ ਕਦੇ ਨਹੀਂ ਹੁੰਦੇ। ਇਕ ਸਮੇਂ ਅਸੀਂ ਕਿਸੇ ਖਾਸ ਥਾਂ 'ਤੇ ਹੋ ਸਕਦੇ ਹਾਂ। ਦੂਜੇ ਸਮੇਂ ਉਹ ਥਾਂ ਸਾਡੇ ਲਈ ‘‘ਇੱਥੇ’’ ਹੁੰਦਾ ਹੈ ਅਤੇ ਅਸੀਂ ਉਸਨੂੰ ‘‘ਉੱਥੇ’’ ਨਹੀਂ ਆਖ ਸਕਦੇ। ਅਸੀਂ ‘‘ਉੱਥੇ’’ ਹੋਣ ਦੀ ਗੱਲ ਤਾਂ ਸੋਚ ਸਕਦੇ ਹਾਂ ਪਰ ਇਕ ਵੇਲੇ ਕਿਸੇ ਖਾਸ ਥਾਂ 'ਤੇ ਹੋਣ ਤੇ ਅਸੀਂ ਉਸਨੂੰ ‘‘ਇੱਥੇ’’ ਹੀ ਆਖ ਸਕਦੇ ਹਾਂ।

ਇਹ ਚਰਚਾ ਖੁਦਾ ਦੀ ਅਸੀਂਮਿਤਤਾ ਨਾਲ ਸਾਡੇ ਸੀਮਿਤ ਹੋਣ ਨੂੰ ਸਮਝਾਉਣ ਲਈ ਕੀਤੀ ਗਈ ਹੈ। ਉਹ ਸਮੇਂ ਜਾਂ ਥਾਂ ਦੀ ਹੱਦ ਵਿਚ ਨਹੀਂ ਰਹਿ ਸਕਦਾ, ਜਦਕਿ ਅਸੀਂ ਸਮੇਂ ਅਤੇ ਥਾਂ ਦੇ ਬੰਧਨ ਵਿਚ ਬੱਝੇ ਹੋਏ ਹਾਂ। ਖੁਦਾ ਨੂੰ ਸਮੇਂ ਅਤੇ ਸਥਾਨ ਦੀ ਹੱਦ ਵਿਚ ਸੀਮਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਤਾਂ ਅਨਾਦੀ ਹੈ (ਯਸਾਯਾਹ 57:15)। ਉਹ ਆਪਣੀ ਸਰਬ ਵਿਆਪਕਤਾ ਵਿਚ ਸਮੇਂ ਅਤੇ

ਸਥਾਨ ਦੋਹਾਂ ਨੂੰ ਨਾਪਦਾ ਹੈ। ਪਰ, ਆਪਣੇ ਅਨਾਦੀ ਸੁਭਾਉ ਵਿਚ ਸਮੇਂ ਅਤੇ ਥਾਂ ਦੋਹਾਂ ਤੋਂ ਉੱਪਰ ਹੈ। ਮੈਂ ਹਾਂ ਆਪਣੇ ਆਪ ਨੂੰ ਪਰਗਟ ਕਰਨ ਦੀ ਗੱਲ ਦੀ ਇਹੀ ਅਹਿਮੀਅਤ ਹੈ। ਯਾਹਵੇਹ ਅਸਲ 'ਚ 'ਹੋਣਾ' ਅਰਥਾਤ ਮੌਜੂਦ ਵਿਚ ਹੋਣਾ ਹੈ।

ਅਨਾਦੀ ਮੁਦਾ ਹੋਣ ਕਰਕੇ, ਨਾ ਤਾਂ ਮੁਦਾ ਦਾ ਕੋਈ 'ਭੂਤ' ਹੈ ਨਾ ਹੀ 'ਭਵਿੱਖ'। 'ਭੂਤ' ਅਤੇ 'ਭਵਿੱਖ' ਅਜਿਹੀਆਂ ਧਾਰਨਾਵਾਂ ਹਨ ਜੋ ਸਮੇਂ ਦੇ ਪਰਦੇ ਨਾਲ ਢੱਕੀਆਂ ਹੋਈਆਂ ਹਨ। ਸਮੇਂ ਅਤੇ ਅਨਾਦੀਕਾਲ ਦਾ ਇੱਕੋ ਅਰਥ ਨਹੀਂ ਹੈ। ਅਨਾਦੀਕਾਲ ਦਾ ਅਰਥ 'ਲੰਮਾ ਵਕਫ਼ਾ' ਨਹੀਂ ਹੈ। ਅਨਾਦੀਕਾਲ ਹਮੇਸ਼ਾ ਲਈ ਹੈ। ਇਸਦਾ ਨਾ ਤਾਂ ਕੋਈ ਆਦਿ ਹੈ ਅਤੇ ਨਾ ਹੀ ਕੋਈ ਅੰਤ। ਮੁਦਾ 'ਅਲਫ਼ਾ ਅਤੇ ਓਮੇਗਾ' ਹੈ (ਪ੍ਰਕਾਸ਼ ਦੀ ਪੋਥੀ 1:8) ਭਾਵ ਸਮੇਂ ਅਤੇ ਇਤਿਹਾਸ ਵਿਚ ਵੜ ਕੇ ਉਸ ਨੇ ਸਾਨੂੰ ਆਰਜ਼ੀ ਹਕੀਕਤ ਦੀ ਸਮਝ ਦਿੱਤੀ। ਅਖੀਰ ਵਿਚ ਉਹ ਸਮੇਂ ਅਤੇ ਇਤਿਹਾਸ ਵਿਚ ਦਾਖਲ ਹੋਵੇਗਾ ਅਤੇ ਸਾਨੂੰ ਅਨਾਦੀਕਾਲ ਦਾ ਪੂਰਾ ਅਤੇ ਸਹੀ ਅਰਥ ਦੱਸੇਗਾ। ਇਸ ਤੱਥ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਸਮੇਂ ਅਤੇ ਇਤਿਹਾਸ ਨੂੰ ਮੌਜੂਦ ਵਿਚ ਲਿਆਉਣ ਵਾਲਾ ਹੀ ਅਸਲ ਵਿਚ ਸਮੇਂ ਅਤੇ ਇਤਿਹਾਸ ਦੋਹਾਂ ਤੋਂ ਉੱਪਰ ਹੈ।

ਸਾਰ

ਮੁਦਾ ਦਾ ਸਾਰ ਆਤਮਾ ਹੈ। ਅਸੀਂ ਵੇਖਿਆ ਹੈ ਕਿ ਮੁਦਾ ਨਾ ਸਿਰਫ਼ ਸਮੇਂ ਦੇ ਅੰਦਰ ਮੌਜੂਦ ਹੈ (ਅਸਥਾਈ ਤੌਰ ਤੇ) ਬਲਕਿ ਉਹ ਮੁਦਾ ਵਿਚ ਵੀ (ਸੁਰਗੀ ਤੌਰ ਤੇ) ਹਮੇਸ਼ਾ ਮੌਜੂਦ ਹੈ। ਬਾਈਬਲ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਹ ਅਨਾਦੀ ਕਾਲ ਤੋਂ ਹੈ ਭਾਵ ਉਹ ਸਮੇਂ (ਇਤਿਹਾਸ) ਅਤੇ ਸਥਾਨ (ਰਚਨਾ) ਸਣੇ, ਕਿਸੇ ਹੱਦ ਵਿਚ ਨਹੀਂ ਬੱਣਾ ਹੈ।

ਸਮੇਂ ਅਤੇ ਸਥਾਨ ਦੀ ਆਪਣੀ ਸੀਮਿਤ ਧਾਰਣਾ ਮੁਤਾਬਕ ਅਸੀਂ ਅਕਸਰ ਆਖਦੇ ਹਾਂ ਕਿ ਉਹ 'ਇੱਥੇ' ਹੈ ਜਾਂ 'ਉੱਥੇ' ਹੈ। ਅਸੀਂ ਵੇਖਿਆ ਸੀ ਕਿ ਬਾਈਬਲ ਦੇ ਲੇਖਕ ਵੀ ਅਜਿਹਾ ਹੀ ਕਰਦੇ ਹਨ। ਸਮੇਂ ਅਤੇ ਥਾਂ ਦੇ ਬੰਧਨ ਵਿਚ ਪਏ ਜੀਵਾਂ ਮੁਦਾ ਦੀ ਗੱਲ ਇਵੇਂ ਹੀ ਕਰਨਾ ਜ਼ਰੂਰੀ ਹੈ। ਪਰ, ਅਸੀਂ ਮੁਦਾ ਦੀ ਗੱਲ ਉਸਦੇ ਅਨਾਦੀ ਹੋਣ ਦੇ ਰੂਪ ਵਿਚ ਵੀ ਕਰਦੇ ਹਾਂ। ਅਸੀਂ ਅਜਿਹਾ ਇਸ ਲਈ ਕਰਦੇ ਹਾਂ ਕਿਉਂਕਿ ਸਾਰ ਵਿਚ ਮੁਦਾ ਹੀ ਹੈ ਜੋ ਸਮੇਂ ਅਤੇ ਸਥਾਨ ਤੋਂ ਉੱਪਰ ਹੋਣ ਦੇ ਨਾਲ-ਨਾਲ ਸਮੇਂ ਅਤੇ ਥਾਂ ਦੇ ਵਿਚ ਵੀ ਹੈ। ਸਾਡੇ ਇਸ ਸਵਾਲ ਦੇ ਜਵਾਬ ਲਈ ਕਿ 'ਉਹ ਇੱਥੇ ਹੈ?' ਉਸਦਾ ਜਵਾਬ ਹੈ 'ਹਾਂ, ਮੈਂ ਇੱਥੇ ਹੀ ਹਾਂ।' ਸਾਡੀ ਦੁਨੀਆ ਤੋਂ ਅੱਗੇ ਕੋਈ ਥਾਂ (ਜੇ ਕੋਈ ਹੈ) ਦੁਨੀਆ, ਸਾਡੀ ਆਪਣੀ ਦੁਨੀਆ ਜਾਂ ਸਾਡੀਆਂ ਆਪਣੀਆਂ ਜ਼ਿਦਰੀਆਂ ਤੋਂ ਅਤੇ ਅੱਗੇ ਕਿਤੇ ਦਾ ਵਿਚਾਰ ਕਰ ਰਹੇ ਹੋਈਏ, ਸੱਚ ਤਾਂ ਇਹੀ ਹੈ ਕਿ ਉਹ ਹਰ ਥਾਂ ਹੈ। ਇਹੀ ਉਹ ਮੁਦਾ ਹੈ ਜਿਸ ਵਿਚ 'ਅਸੀਂ ... ਜਿਉਂਦੇ, ਰਹਿੰਦੇ, ਅਤੇ ਚੱਲਦੇ-ਫਿਰਦੇ, ਅਤੇ ਕਾਇਮ ਰਹਿੰਦੇ ਹਾਂ' (ਗੁਰੂਲਾਂ ਦੇ ਕੰਮ 17:28)। ਭਲਾ ਸਾਡਾ ਮੁਦਾ ਇੰਨਾ ਛੋਟਾ ਹੈ? ਨਹੀਂ, ਪਰ ਉਸਨੂੰ ਵੇਖਣ ਦੀ ਘੱਟੋ-ਘੱਟ ਸਾਡੇ ਅੰਦਰ ਅਜੇ ਕਾਬਲੀਅਤ ਨਹੀਂ ਹੈ।

ਜ਼ਬੂਰ ਲਿਖਣ ਵਾਲੇ ਨੇ ਇਨਸਾਨੀ ਹੱਦਾਂ ਅਤੇ ਮੁਦਾ ਦੇ ਅਸੀਮਿਤ ਹੋਣ ਨੂੰ ਸਮਝਿਆ। ਉਸਨੇ ਜ਼ਬੂਰ 139:7-12 ਵਿਚ ਇਨ੍ਹਾਂ ਧਾਰਨਾਵਾਂ ਦਾ ਬਿਆਨ ਕੀਤਾ:

ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ,
ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ?
ਜੇ ਮੈਂ ਅਕਾਸ਼ ਦੇ ਉੱਤੇ ਚੜ੍ਹ ਜਾਵਾਂ,
ਤੂੰ ਉੱਥੇ ਹੈਂ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ,

ਵੇਖ, ਤੂੰ ਉੱਥੇ ਹੈ!
 ਜੇ ਮੈਂ ਫਜਰ ਦੇ ਖੰਬ ਲਾ ਲਵਾਂ,
 ਅਤੇ ਸਮੁੰਦਰ ਦੇ ਆਖਰ ਵਿਚ ਜਾ ਵੱਸਾਂ,
 ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ,
 ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ!
 ਜੇ ਮੈਂ ਆਖਾਂ ਭਈ ਹਨੂਰਾ ਮੈਨੂੰ ਜ਼ਰੂਰ ਢੱਕ ਲਵੇਗਾ,
 ਅਤੇ ਮੇਰੇ ਇਰਦੇ ਗਿਰਦੇ ਦਾ ਚਾਨਣ ਰਾਤ ਹੋ ਜਾਵੇਗਾ,
 ਫੇਰ ਵੀ ਅਨੂਰਾ ਤੈਥੋਂ ਨਾ ਛਿਪਾਵੇਗਾ,
 ਅਤੇ ਰਾਤ ਦਿਨ ਦੇ ਵਾਂਝੂ ਚਮਕੇਗੀ,
 ਸੋ ਅਨੂਰਾ ਤੇ ਚਾਨਣ ਇੱਕੋ ਜਿਹੇ ਹਨ!

ਟਿੱਪਣੀਆਂ

¹ਪ੍ਰਕਾਸ਼ ਵਰਾ 1,86,000 ਮੀਲ ਪ੍ਰਤੀ ਸੈਕੰਡ ਦੀ ਚਾਲ ਨਾਲ ਇਕ ਸਾਲ ਵਿਚ ਤੈਅ ਕੀਤੇ ਪ੍ਰਕਾਸ਼ ਨੂੰ ਆਧਿਆਤਿਕ ਜਾਂਦਾ ਹੈ। ਇਹ 59 ਅਰਬ ਮੀਲ ਬਣਦਾ ਹੈ। ²ਰੋਬਰਟ ਸੈਸਟਾ, ਗੌਡ ਐਂਡ ਦ ਅਸਟ੍ਰੋਨੋਮਰਜ਼ (ਨਿਊਯਾਰਕ: ਡਬਲਯੂ. ਡਬਲਯੂ. ਨੈਰਟਨ, 1978), 41ਤੋਂ।